



Vardhman

Delivering Excellence. Since 1965.

VARDHMAN ACRYLICS LIMITED

CHANDIGARH ROAD
LUDHIANA-141010, PUNJAB
T: +91-161-2228943-48
F: +91-0161-2601048, 2220766
E: secretarial.lud@vardhman.com

Ref. VAL:SCY:JULY:2021-22

Dated: 28-Jul-2021

National Stock Exchange of India Limited,
Exchange Plaza, Bandra-Kurla Complex,
Bandra (East),
MUMBAI-400 051
Scrip Code: VARDHACRLC

Subject: Newspaper publication of Financial Results for the Quarter ended June 30, 2021.

Dear Sir/Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of the newspapers publication of Financial Results for the Quarter ended June 30, 2021 published in "Business Standard" and "Desh Sewak" on July 28, 2021.

This is for your information and records.

Thanking you,
FOR VARDHMAN ACRYLICS LIMITED



(SATIN KATYAL)
COMPANY SECRETARY

YARNS | FABRICS | THREADS | GARMENTS | FIBRES | STEELS

PAN NO.: AAACV7602E CIN: L51491PB1990PLC019212
WWW.VARDHMAN.COM



VARDHMAN ACRYLICS LIMITED
Delivering Excellence Since 1965.
Regd. Office : Chandigarh Road, Ludhiana-141 010.
CIN: L51491PB1990PLC019212, PAN: AAACV7602E
Website: www.vardhman.com, Email: secretarial.lud@vardhman.com

Unaudited Financial Results for the quarter ended 30th June, 2021

Sr. No.	Particulars	(Rs. In Crores)			
		Quarter Ended 30th June, 2021	Quarter Ended 31st March, 2021	Quarter Ended 30th June, 2020	Year Ended 31st March, 2021
		Unaudited	Audited	Unaudited	Audited
1	Total Income from Operations	47.46	108.76	33.98	295.56
2	Net Profit / (Loss) for the period (before Tax and Exceptional Items)	9.28	31.07	0.64	57.11
3	Net Profit / (Loss) for the period before tax (after Exceptional Items)	9.28	31.07	0.64	57.11
4	Net Profit / (Loss) for the period after tax (after Exceptional Items)	7.67	22.93	0.51	42.92
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	7.67	22.96	0.51	42.95
6	Paid up Equity Share Capital	80.36	80.36	80.36	80.36
7	Reserves (excluding Revaluation Reserve) as shown in the Audited Balance Sheet of the previous year				318.01
8	Earnings Per Share (of Rs. 10/- each) (in Rs.) (not annualized):				
	(a) Basic	0.95	2.85	0.06	5.34
	(b) Diluted	0.95	2.85	0.06	5.34

Note: 1 The above is an extract of the detailed format of Quarterly Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the quarterly financial results are available on the website of the Stock Exchange i.e. www.nseindia.com and website of the company i.e. www.vardhman.com.

Place : Ludhiana
Date : 27.07.2021
For Vardhman Acrylics Limited
Sd/- S.P. Oswal (Chairman)



GINNI FILAMENTS LIMITED
CIN : L71200UP1982PLC012550
Regd. Office : 110 K.M. Stone, Delhi-Mathura Road, Chhata-281401 Distt. Mathura (U.P.)

EXTRACT OF UNAUDITED FINANCIAL RESULTS FOR THE QUARTER ENDED JUNE 30, 2021

(₹ In Lakhs except per Share data)

Sl. No.	Particulars	Quarter ended 30.06.2021	Quarter ended 30.06.2020	Year ended 31.03.2021
		Unaudited	Unaudited	Audited
1	Total Income from Operations (net)	21,763.97	12,846.30	77,841.88
2	Net Profit / (Loss) for the period (before Tax, Exceptional and/or Extraordinary items)	1,407.50	568.66	6,105.82
3	Net Profit / (Loss) for the period before tax (after Exceptional and / or Extraordinary items)	1,407.50	700.77	6,348.47
4	Net Profit / (Loss) for the period after tax (after Exceptional and/or Extraordinary items)	906.56	512.85	4,129.56
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	886.38	496.47	4,048.76
6	Paid up Equity Share Capital (Face Value of ₹ 10/- each)	7,915.01	7,065.01	7,915.01
7	Reserves (excluding Revaluation Reserve) as shown in the Audited Balance Sheet of the previous year.			
8	Earnings Per Share (of ₹ 10/- each) (not annualised)			
	a) Basic:	1.15	0.73	5.82
	a) Diluted:	1.12	0.73	5.80

Notes:
1 The above financial results were reviewed by the Audit Committee on July 27, 2021 and approved by the Board of Directors at their meeting held on the same date.
2 The above is an extract of the detailed format of the financial results for the quarter ended June 30, 2021 filed with the Stock Exchanges under Regulation 33 of SEBI (Listing and Disclosure Requirements) Regulations, 2015. The full format of the financial results are available on the Company's website (www.ginnifilaments.com) and Stock Exchange website (www.nseindia.com).
3 The above results are in accordance with the Companies (Indian Accounting Standards) Rules, 2015 as amended time to time and prescribed under Section 133 of the Companies Act, 2013, read with the relevant rules issued thereunder and other accounting principles generally accepted in India.

Place : Noida
Date : July 27, 2021
For and on behalf of the Board of Directors
GINNI FILAMENTS LIMITED
Sd/- SHISHIR JAIPURIA
CHAIRMAN & MANAGING DIRECTOR

PNB Housing Finance Limited
Ghar Ki Baat
Regd. Office: 9th Floor Antriksh Bhawan, 22, K. G. Marg, New Delhi-110001
Phone: 011-23445200; Email: investor.services@pnbhousing.com, Website: www.pnbhousing.com
CIN NO.: L65922DL1988PLC033856

NOTICE OF BOARD MEETING
Pursuant to Regulation 29 & 47 of the SEBI (Listing Obligations and Disclosure Requirements) Regulations 2015, NOTICE is hereby given that a meeting of the Board of Directors of the Company is scheduled to be held on Wednesday, August 04, 2021 inter alia, to consider and take on record/approve the Unaudited Standalone and Consolidated Financial Results of the Company for the quarter ended June 30, 2021.
The said information is also available on the Company's website at www.pnbhousing.com and on the website of the Stock Exchanges at www.bseindia.com and www.nseindia.com.

Place : New Delhi
Date : 27-07-2021
Sanjay Jain
Company Secretary and Head Compliance

SOLARA
Active Pharma Sciences
SOLARA ACTIVE PHARMA SCIENCES LIMITED
CIN: L24230MH2017PLC291636
Registered Office: 201, Devavrata, Sector 17, Vashi, Navi Mumbai, 400 703
Tel: +91 22 27892924; Fax: +91 22 27892942
Corporate Office: "Batra Centre", No. 28, Sardar Patel Road, Guindy, Chennai 600 032
Tel: + 91 44 43446700, 22207500; Fax: +91 44 22350278
Email: investors@solara.co.in; Website: www.solara.co.in

NOTICE
NOTICE is hereby given in pursuance of Regulation 29 read with Regulation 47 of the SEBI (Listing Obligations and Disclosure Requirements) Regulation 2015 that a meeting of the Board of Directors of the Company is scheduled to be held on Wednesday, August 4, 2021, to consider and approve, inter-alia, the unaudited financial results (standalone and consolidated) of the Company for the quarter ended June 30, 2021, amongst other matters.
The said information is also available on the Company's website at www.solara.co.in and on the website of Stock Exchanges at www.nseindia.com and www.bseindia.com where the shares of the Company are listed.

Place : Chennai
Date : July 27, 2021
S. Murali Krishna
Company Secretary

AVADH SUGAR & ENERGY LTD.
CIN: L15122UP2015PLC069635
Registered Office: P.O. Hargoon, Dist. Sitapur (U.P.), Pin - 261 121
Email: avadhsugar@birlasugar.org; Website: www.birla-sugar.com
Phone (05862) 256220 Fax (05862) 256225

NOTICE
1. Notice is hereby given that the Seventh Annual General Meeting of the Company ("AGM") will be convened on Monday, August 23, 2021 at 11:00 a.m. through Video Conference ("VC") Other Audio Visual Means ("OAVM") facility in compliance with the applicable provisions of the Companies Act, 2013 and Rules framed thereunder and the SEBI (Listing Obligations and Disclosure Requirements) Regulations, 2015 ("Listing Regulations") read with General Circular Nos.14/2020, 17/2020 20/2020 and 02/2021 dated 8th April 2020, 13th April 2020, 5th May 2020 and January 13, 2021, respectively, issued by the Ministry of Corporate Affairs ("MCA Circulars") and Circular No. SEBI/HO/CFD/CMD1/CIR/2020/79 and SEBI/HO/CFD/CMD1/CIR/2021/11 dated 12th May 2020 and January 15, 2021 respectively issued by the Securities and Exchange Board of India ("SEBI Circulars"), collectively referred to as "relevant circulars" without the physical presence of the Members at a common venue, to transact the business set out in the Notice calling the AGM. Members will be able to attend the AGM through VC / OAVM or view the live webcast at www.evoting.nsdsl.com using your login credentials.
2. The Notice of the 7th AGM and the Annual Report for the financial year 2020-21 including the financial statements for the year ended 31st March, 2021 ("Annual Report") will be sent only by email to all those Members, whose email addresses are registered with the Company or with their respective Depository Participants ("Depository"), in accordance with the MCA Circulars and the SEBI Circular. Members can join and participate in the 7th AGM through VC/OAVM facility only. The instructions for joining the 7th AGM and the manner of participation in the remote electronic voting or casting vote through the e-voting system during the 7th AGM are provided in the Notice of the 7th AGM. Members participating through the VC/OAVM facility shall be counted for the purpose of reckoning the quorum under Section 103 of the Companies Act, 2013. The Notice of the 7th AGM and the Annual Report will also be available on the website of the Company i.e. www.birla-sugar.com and the websites of the Stock Exchanges i.e. BSE Limited and National Stock Exchange of India Limited at www.bseindia.com and www.nseindia.com respectively and the website of National Securities Depository Limited ("NSDL") at www.evoting.nsdsl.com.
3. Members holding shares in physical form who have not registered their email addresses with the Company/Depository can obtain Notice of the 7th AGM, Annual Report and/or login details for joining the 7th AGM through VC/OAVM facility including e-voting, by sending scanned copy of the following documents by email to avadhsugar@birlasugar.org or kolkata@linkintime.co.in
a. a signed request letter mentioning your name, folio number and complete address;
b. self attested scanned copy of the PAN Card; and
c. self attested scanned copy of any document (such as AADHAR Card, Driving Licence, Election Identity Card, Passport) in support of the address of the Member as registered with the Company.
4. Members holding shares in dematerialised mode, who have not registered / updated their email addresses with their Depository Participants, are requested to register / update their email addresses with the Depository Participants with whom they maintain their demat accounts.
5. Members holding shares in physical form who have not updated their mandate for receiving the dividends directly in their bank accounts through Electronic Clearing Service or any other means ("Electronic Bank Mandate"), can register their Electronic Bank Mandate to receive dividends directly into their bank account electronically, by sending following details/document in addition to the documents mentioned in para 3 above by email to avadhinvestors@birla-sugar.com or kolkata@linkintime.co.in
a) Name and Branch of Bank in which dividend is to be received and Bank Account type;
b) Bank Account Number allotted by your bank after implementation of Core Banking Solutions;
c) 11 digit IFSC Code; and
d) Self attested scanned copy of cancelled cheque bearing the name of the Member or first holder, in case shares are held jointly.
6. Pursuant to Section 91 of the Act and Rule 10 of the Companies (Management and Administration) Rules, 2014 (as amended) read with Regulation 42 of the Listing Regulations the Share Transfer Registers of the Company shall remain closed from Tuesday 18th August, 2021 to Monday 23rd August, 2021 (both days inclusive) for the purpose of AGM and ascertaining the eligibility of the Members who shall be entitled to receive the dividend, if declared at the AGM.
7. Pursuant to Finance Act, 2020, dividend income will be taxable in the hands of the shareholders w.e.f. 1st April 2020 and the Company is required to deduct tax at source ("TDS") from dividend paid to the Members at prescribed rates in the Income Tax Act, 1961 ("the IT Act"). For the prescribed rates for various categories, conditions for Nil/preferential TDS and details / documents required thereof, Members are requested to refer to the IT Act and Notice of the 7th AGM in this regard. In general, to enable compliance with TDS requirements, Members are requested to complete and/or update their Residential Status, PAN, Category as per the IT Act with their Depository or in case shares are held in physical form, with the Company by sending email to avadhsugar@birlasugar.org
In the event the Company is unable to pay the dividend to any member by electronic mode, due to non-registration of the Electronic Bank Mandate, the Company shall dispatch the dividend warrant/ Bankers' cheque/ demand draft to such Member, at the earliest once the normalcy is restored.
The above information is being issued for the information and benefit of all the Members of the Company and is in compliance with the MCA Circulars and the SEBI Circular.
8. Manner of casting vote(s) through e-voting:
(a) Members will have an opportunity to cast their vote(s) on the business as set out in the Notice of the AGM through electronic voting system ("e-voting").
(b) The manner of voting remotely ("remote e-voting") by members holding shares in dematerialised mode, physical mode and for members who have not registered their email addresses has been provided in the Notice of the AGM. The details will also be available on the website of the Company at www.birla-sugar.com and on the website of NSDL at www.evoting.nsdsl.com
(c) The facility for voting through electronic voting system will also be made available at the AGM and Members attending the AGM who have not cast their vote(s) by remote e-voting will be able to vote at the AGM.
(d) The login credentials for casting votes through e-voting shall be made available to the members through email. Members who do not receive email or whose email addresses are not registered with the Company / RTA / Depository Participant(s), may generate login credentials by following instructions given in the Notes to Notice of AGM.
(e) The same login credentials may also be used for attending the AGM through VC / OAVM.

Place: Kolkata
Date : July 27, 2021
Anand Sharma
Company Secretary

TTK Prestige LIMITED
Corporate Office: 11th Floor, Brigade Towers, 135, Brigade Road, Bangalore – 560 025. Ph: 91-80-22217438/39
Registered Office: Plot No.38, SIPCOT Industrial Complex, Hosur – 635 126, TamilNadu
Website: www.ttkprestige.com E-mail: investorhelp@ttkprestige.com
CIN No. L85110TZ1955PLC015049

STANDALONE			CONSOLIDATED		
Q1	Q1	Q1	Q1	Q1	Q1
Sales Value Growth	PBT Growth	EBITDA Growth	Sales Value Growth	PBT Growth	EBITDA Growth
71.2%	569.5%	226.8%	77.0%	1222.7%	301.9%

Rs.in Crores (except EPS)

Extract of Standalone / Consolidated Financial Results of TTK Prestige Limited for the Quarter ended 30th June 2021

Sl. No.	PARTICULARS	STANDALONE			CONSOLIDATED		
		Quarter Ended		Full Year Ended	Quarter Ended		Full Year Ended
		30th June 2021	30th June 2020	31st March 2021	30th June 2021	30th June 2020	31st March 2021
		Unaudited	Unaudited	Audited	Unaudited	Unaudited	Audited
1	Net Sales/Income from Operations (Net of Discounts)	356.92	208.54	2,033.05	401.07	226.64	2,186.93
2	Net Profit / (Loss) for the period (before Tax, Exceptional and / or Extraordinary items)	36.62	5.47	301.18	40.74	3.08	310.97
3	Net Profit / (Loss) for the period before tax (after Exceptional and / or Extraordinary items)	36.62	5.47	313.08	40.74	3.08	322.87
4	Net Profit / (Loss) for the period after tax (after Exceptional and/or Extraordinary items)	27.21	4.09	235.14	30.59	2.14	242.89
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	27.24	4.10	234.93	34.93	1.18	254.20
6	Equity Share Capital	13.86	13.86	13.86	13.86	13.86	13.86
7	Reserves (excluding Revaluation Reserve) as shown in the Audited Balance Sheet			1,464.01			1,489.00
8	Earnings Per Share - Rs. Ps. (for continuing operations) - Not annualised Basic & Diluted	19.63	2.95	169.64	22.07	1.54	175.23
9	Earnings Per Share - Rs. Ps. (for discontinued operations)- Not annualised Basic & Diluted	-	-	-	-	-	-4.41
10	Earnings Per Share (of Rs. 10/- each) - Rs. Ps. (for continuing and discontinued operations) -Not annualised Basic & Diluted	19.63	2.95	169.64	22.07	1.54	170.82

Notes:
1 The above is an extract of the detailed format of Financial Results for the Quarter ended 30th June 2021 filed with the Stock Exchanges under Regulation 33 of the SEBI (Listing Obligations & Disclosure Requirements) Regulations, 2015. The full format of the Financial Results are available on the websites of the Stock Exchange's at www.bseindia.com and www.nseindia.com and the Company's website viz. www.ttkprestige.com
2 The company operates under one segment of Kitchen & Home appliances.
3 These Financial Results have been prepared in accordance with the Companies (Indian Accounting Standards) Rules, 2015 (Ind AS) prescribed under Sec 133 of the Companies Act, 2013 and as amended thereto.
4 The Company's operation was partially impacted by the local lock down announced by various State Governments during the quarter. The company ensured that the impact on the Operations of the company was minimal.
5 Other expenses include expenditure on account of CSR to the tune of Rs.1.47 Crores in Q1 of Current Year (PY Q1: Rs.1.29 Crores)
6 The exceptional item in Q4 and for 12 months' FY 20-21 of standalone and consolidated financials refers to the reversal of provision for export obligation of the acquired business made in the previous years, as the same stands fulfilled.
7 The Amount of Rs.6.11 crores shown as 'Loss from Discontinued Operations' appearing in 12 months' FY 20-21 refers to the company's wholly owned stepdown subsidiary, Horwood Homewares Limited UK's divestment of its 51% stake in its wholly owned stepdown subsidiary, Horwood Life Limited, UK.
8 The Figure shown under "Other Comprehensive Income" in Consolidated Financials include Effect of Changes in Foreign Exchange Rates arising on account of restatement of Assets and Liabilities of the subsidiary in INR.
10 The social security code enacted in year 2020 has been deferred. When enacted, this code will have an impact on Company's contribution to Provident Fund, Gratuity and other employee related benefits. The Company proposes to do an assessment at an appropriate time and make appropriate provisions accordingly.
11 The Investors can visit the company's website www.ttkprestige.com for updated information.

Date: 27th July, 2021
Place: Bengaluru
On behalf of the Board
T.T. Jagannathan
Chairman

INTRODUCING NEXT-GEN CONVENIENCE, TODAY.

